

Visit of H. E. Dr. Hossein Amir Abdollahian, Foreign Minister of the Islamic Republic of Iran to India (June 08-10, 2022)

June 08, 2022

ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਹੁਸੈਨ ਅਮੀਰ ਅਬਦੁੱਲਾਯਾਨ ਵੱਲੋਂ ਭਾਰਤ ਦਾ ਦੌਰਾ (8-10 ਜੂਨ, 2022)

08 ਜੂਨ, 2022

1. ਵਿਦੇਸ਼ ਮੰਤਰੀ (EAM) ਡਾ. ਐੱਸ. ਜੈਸ਼ੰਕਰ ਦੇ ਸੱਦੇ 'ਤੇ ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਹੁਸੈਨ ਅਮੀਰ ਅਬਦੁੱਲਾਯਾਨ 8-10 ਜੂਨ 2022 ਤੱਕ ਭਾਰਤ ਦੇ ਅਧਿਕਾਰਤ ਦੌਰੇ 'ਤੇ ਹਨ। ਅਗਸਤ, 2021 ਵੱਚਿ ਅਹੁਦਾ ਸੰਭਾਲਣ ਤੋਂ ਬਾਅਦ ਮਹਾਮਹਿਮ ਹੁਸੈਨ ਅਮੀਰ ਅਬਦੁੱਲਾਹੀਨ ਵੱਲੋਂ ਇਹ ਭਾਰਤ ਦੀ ਪਹਿਲੀ ਫੇਰੀ ਹੈ।
2. ਭਾਰਤ ਅਤੇ ਈਰਾਨ ਦਰਮਿਆਨ ਨੇੜਲੇ ਇਤਿਹਾਸਕ ਅਤੇ ਸੱਭਾਅਿਕ ਸਬੰਧ ਹਨ। ਸਾਡੇ ਦੁਵੱਲੇ ਸਬੰਧਾਂ ਦੀ ਪਛਾਣ ਸੰਸਥਾਗਤ, ਸੱਭਾਅਿਕ ਅਤੇ ਮਜ਼ਬੂਤ ਲੋਕ ਪੱਧਰੀ ਸਬੰਧ ਹਨ।
3. ਵਫਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਮੰਤਰੀਆਂ ਨੇ ਰਾਜਨੀਤਿਕ, ਸੱਭਾਅਿਚਾਰਕ ਅਤੇ ਲੋਕ ਪੱਧਰੀ ਸਬੰਧਾਂ ਸਮੇਤ ਸਮੁੱਚੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਨੇ ਅਫਗਾਨਸਿਤਾਨ ਨੂੰ ਭਾਰਤ ਦੀ ਡਾਕਟਰੀ ਸਹਾਇਤਾ ਪਹੁੰਚਾਉਣ ਨੂੰ ਸੁਖਾਲਾ ਕਰਨ, ਜਸਿ ਵੱਚਿ ਈਰਾਨ ਵੱਚਿ ਰਹਦਿ ਅਫਗਾਨ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਦੀ ਸਪਲਾਈ ਵੀ ਸ਼ਾਮਲ ਹੈ, ਵੱਚਿ ਈਰਾਨ ਵੱਲੋਂ ਨਭਾਈ ਭੂਮਿਕਾ ਦੀ ਸਲਾਘਾ ਕੀਤੀ।
4. ਦੋਵਾਂ ਧਰਿਾਂ ਨੇ ਖੇਤਰੀ ਸੰਪਰਕ ਦੇ ਮਾਮਲੇ 'ਚ ਦੁਵੱਲੇ ਸਹਯੋਗ ਦੀ ਮਹੱਤਤਾ ਨੂੰ ਮੰਨਿਆ ਅਤੇ ਸ਼ਹੀਦ ਬੇਹਸ਼ਤੀ ਟਰਮੀਨਲ, ਚਾਬਹਾਰ ਬੰਦਰਗਾਹ ਬਾਰੇ ਹੋਈ ਤਰੱਕੀ ਦੀ ਸਮੀਖਿਆ ਕੀਤੀ। ਦੋਵੇਂ ਧਰਿਾਂ ਇਸ ਗੱਲ 'ਤੇ ਸਹਮਿਤ ਸਨ ਕੀ ਚਾਬਹਾਰ ਬੰਦਰਗਾਹ ਨੇ ਭੂਮੀ ਨਾਲ ਘਰਿ ਅਫਗਾਨਸਿਤਾਨ ਨੂੰ ਬਹੁਤ ਲੋੜੀਦੀ ਸਮੁੰਦਰੀ ਪਹੁੰਚ ਪ੍ਰਦਾਨ ਕੀਤੀ ਹੈ ਅਤੇ ਇਹ ਮੱਧ ਏਸ਼ੀਆ ਸਮੇਤ ਇਸ ਖੇਤਰ ਲਈ ਵਪਾਰਕ ਆਵਾਜਾਈ ਕੇਂਦਰ ਵਜੋਂ ਵੀ ਉਭਰਿਆ ਹੈ। ਉਨ੍ਹਾਂ ਨੇ ਚਾਬਹਾਰ ਬੰਦਰਗਾਹ ਦੇ ਵਕਿਾਸ ਲਈ ਸਹਯੋਗ ਕਾਇਮ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੋਵੇਂ ਦੇਸ਼ਾਂ ਦੀਆਂ ਟੀਮਾਂ ਕੰਮ ਨਾਲ ਜੁੜੇ ਮੁੰਦਿਆਂ ਨੂੰ ਹੱਲ ਕਰਨ ਲਈ ਜਲਦੀ ਹੀ ਮੀਟਿੰਗ ਕਰਨਗੀਆਂ।
5. ਮੰਤਰੀਆਂ ਨੇ ਅਫਗਾਨਸਿਤਾਨ ਸਮੇਤ ਅੰਤਰਰਾਸ਼ਟਰੀ ਅਤੇ ਖੇਤਰੀ ਮੁੰਦਿਆਂ 'ਤੇ ਵੀ ਚਰਚਾ ਕੀਤੀ ਅਤੇ ਅਫਗਾਨੀ ਲੋਕਾਂ ਨੂੰ ਫੌਰਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਮਹੱਤਤਾ ਦੁਹਰਾਈ ਅਤੇ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸਥਿਰ ਅਫਗਾਨਸਿਤਾਨ ਵੱਚਿ ਪ੍ਰਤੀਨਧਿ ਅਤੇ ਸਮਾਵੇਸ਼ੀ ਰਾਜਨੀਤਿਕ

ਪ੍ਰਣਾਲੀ ਦੀ ਲੋੜ ਨੂੰ ਦੁਹਰਾਇਆ।

6. ਈਰਾਨੀ ਵਾਇਸ ਮੰਤਰੀ ਨੇ JCPOA ਨਾਲ ਸਬੰਧਤ ਮੌਜੂਦਾ ਹਾਲਾਤ ਬਾਰੇ ਵਾਇਸ ਮੰਤਰੀ ਨੂੰ ਜਾਣਕਾਰੀ ਦਿੱਤੀ। ਦੋਵਾਂ ਮੰਤਰੀਆਂ ਨੇ ਯੂਕਰੇਨ ਟਕਰਾਅ ਅਤੇ ਇਸ ਦੇ ਪ੍ਰਤੀਕਰਮ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।

7. ਇਸ ਫੇਰੀ ਦੌਰਾਨ ਈਰਾਨੀ ਵਾਇਸ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਕੁਮਾਰ ਡੋਭਾਲ ਨਾਲ ਵੀ ਮੀਟਿੰਗ ਕੀਤੀ।

ਨਵੀਂ ਦਿੱਲੀ

8 ਜੂਨ, 2022

DISCLAIMER: This is an approximate translation. The original is available in English on MEA's website and may be referred to as the official press release